

GenV Parent/Guardian Information Statement GenV ਦਾ ਮਾਪੇ/ਗਾਰਡੀਅਨ ਜਾਣਕਾਰੀ ਬਿਆਨ

1. GenV ਕਿਉਂ?

GenV, ਜੋ Generation Victoria ਦਾ ਛੋਟਾ ਨਾਮ ਹੈ, ਇੱਕ ਰਾਜ-ਵਿਆਪੀ ਖੋਜ ਪ੍ਰਾਜੈਕਟ ਹੈ। ਇਹ ਇੱਕ ਪੂਰੀ ਪੀੜ੍ਹੀ ਦੀ ਸਿਹਤ ਅਤੇ ਭਲਾਈ ਦੀ ਪੂਰੀ ਤਸਵੀਰ ਵਿਖਾਵੇਗਾ।

ਦੇ ਸਾਲਾਂ ਦੌਰਾਨ, ਵਿਕਟੋਰੀਆ ਵਿੱਚ ਜੰਮੇ ਸਾਰੇ ਬੱਚਿਆਂ, ਅਤੇ ਉਨ੍ਹਾਂ ਦੇ ਮਾਪਿਆਂ ਨੂੰ GenV ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਅਸੀਂ ਸਾਰੇ ਬੱਚਿਆਂ ਅਤੇ ਮਾਪਿਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ, ਭਾਵੇਂ ਉਹ ਕੋਈ ਵੀ ਹੋਣ ਅਤੇ ਕਿਧਰੇ ਹੀ ਰਹਿੰਦੇ ਹੋਣ। ਹਰੇਕ ਪਰਿਵਾਰ ਮਹਤਵਪੂਰਣ ਹੈ - ਤੁਹਾਡੇ ਪਰਿਵਾਰ ਸਮੇਤ।

GenV ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਨੂੰ ਦੂਜਿਆਂ ਸੇਵਾਵਾਂ ਦੁਆਰਾ ਪਹਿਲਾਂ ਤੋਂ ਇੱਕਠੀ ਕੀਤੇ ਡਾਟਾ ਨਾਲ ਮਿਲਾਉਂਦਾ ਹੈ। ਇਸਦਾ ਮਤਲਬ ਹੈ ਕਿ ਇਸਨੇ ਤੁਹਾਡਾ ਬਹੁਤ ਘੱਟ ਸਮਾਂ ਲੈਣਾ ਹੈ। ਭਵਿੱਖ ਦੀ ਖੋਜ ਫਿਰ ਸਿਹਤ ਅਤੇ ਭਲਾਈ ਦੇ ਗੁੰਝਲਦਾਰ ਸਵਾਲਾਂ ਦੇ ਜਵਾਬਾਂ ਦਾ ਪਤਾ ਅੱਜ ਸਾਡੇ ਦੁਆਰਾ ਇਸਦੇ ਜਵਾਬਾਂ ਦਾ ਪਤਾ ਲਗਾਉਣ ਨਾਲੋਂ ਛੇਤੀ ਲਗਾ ਸਕਦੀ ਹੈ।

ਅਸੀਂ ਉਮੀਦ ਕਰਦੇ ਹਾਂ ਕਿ GenV ਅੱਜ ਬੱਚਿਆਂ ਅਤੇ ਮਾਪਿਆਂ ਦੁਆਰਾ ਸਾਮ੍ਹਣਾ ਕੀਤੀਆਂ ਜਾਣ ਵਾਲੀਆਂ ਸਮੱਸਿਆਵਾਂ ਦੀ ਰੋਕਥਾਮ ਕਰੇਗੀ, ਇਸਦਾ ਅੰਦਾਜ਼ਾ ਲਗਾਵੇਗੀ ਅਤੇ ਇਸਦਾ ਇਲਾਜ ਕਰੇਗੀ। ਅਸੀਂ ਹਰ ਕਿਸੇ ਲਈ ਘੱਟ ਸਮੱਸਿਆਵਾਂ ਵੇਖਣਾ ਚਾਹੁੰਦੇ ਹਾਂ, ਇਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਹੋਣਾ, ਐਲਰਜੀਆਂ, ਮਾਨਸਿਕ ਸਿਹਤ ਸ਼ਾਮਲ ਹਨ।

GenV ਦਾ ਹਿੱਸਾ ਬਣਕੇ, ਤੁਸੀਂ ਸਾਰੇ ਪਰਿਵਾਰਾਂ ਲਈ ਇੱਕ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਵਿੱਚ ਮਦਦ ਦੇ ਸਕਦੇ ਹੋ - ਹੁਣ ਅਤੇ ਭਵਿੱਖ ਵਿੱਚ।

2. GenV ਵਿੱਚ ਭਾਗ ਲੈਣ ਦਾ ਸੱਦਾ

ਅਸੀਂ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ GenV ਵਿੱਚ ਭਾਗ ਲੈਣ ਦਾ ਸੱਦਾ ਦਿੰਦੇ ਹਾਂ। GenV ਵਿੱਚ ਭਾਗ ਲੈਣ ਲਈ, ਤੁਹਾਡੇ ਲਈ ਇਹ ਲਾਜ਼ਮੀ ਹੋਵੇਗਾ ਕਿ ਤੁਸੀਂ ਅਖੀਰ ਵਿੱਚ ਦਿੱਤੇ ਸਹਿਮਤੀ ਫਾਰਮ ਤੇ ਹਸਤਾਖਰ ਕਰੋ। ਤੁਹਾਨੂੰ ਇਸ ਦਸਤਾਵੇਜ਼ ਅਤੇ ਸਹਿਮਤੀ ਫਾਰਮ ਦੀ ਕਾਪੀ ਆਪਣੇ ਕੋਲ ਰੱਖਣ ਲਈ ਦਿੱਤੀ ਜਾਵੇਗੀ, ਅਤੇ ਇਹ www.genv.org.au 'ਤੇ ਵੀ ਉਪਲਬਧ ਹੈ।

ਇਸਤੋਂ ਪਹਿਲਾਂ ਕਿ ਤੁਸੀਂ ਫੈਸਲਾ ਲਵੋ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ GenV ਕਿਉਂ ਹੋ ਰਿਹਾ ਹੈ ਅਤੇ ਇਸ ਵਿੱਚ ਕੀ ਸ਼ਾਮਲ ਹੈ। ਸਾਡਾ ਉਦੇਸ਼ ਹੈ ਕਿ ਤੁਹਾਡੇ ਬੱਚੇ ਦੇ ਜਨਮ ਹੋਣ ਦੇ ਬਾਅਦ ਜਿੰਨੀ ਛੇਤੀ ਹੋ ਸਕੇ, GenV ਦਾ ਕੋਈ ਕਰਮਚਾਰੀ ਤੁਹਾਨੂੰ ਮਿਲਣ ਹਸਪਤਾਲ ਜਾਵੇ - ਉਹ ਤੁਹਾਨੂੰ ਆਪ ਆਕੇ GenV ਬਾਰੇ ਦੱਸੇਗੇ। ਕ੍ਰਿਪਾ ਕਰਕੇ ਤੁਸੀਂ ਜਿੰਨੇ ਚਾਹੋ, ਸਵਾਲ ਪੁੱਛੋ।

ਤੁਸੀਂ ਇਸ ਦਸਤਾਵੇਜ਼ ਨੂੰ ਪੜ੍ਹ ਕੇ ਜਾਂ www.genv.org.au 'ਤੇ ਵੀਡੀਓ ਵੇਖ ਕੇ GenV ਬਾਰੇ ਹੋਰ ਜਾਣ ਸਕਦੇ ਹੋ। ਤੁਸੀਂ genv@mcri.edu.au ਤੇ ਈਮੇਲ ਕਰਕੇ ਜਾਂ 1800 436 888 (1800 GEN VVV) ਤੇ ਮੁਫਤ ਫੋਨ ਕਰਕੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ। ਸਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਿੱਚ ਖੁਸ਼ੀ ਹੋਵੇਗੀ।

3. GenV ਕੀ ਹੈ?

GenV ਆਸਟ੍ਰੇਲੀਆ ਵਿੱਚ ਬਚਪਨ ਦੀ ਖੋਜ ਨਾਲ ਸਬੰਧਿਤ ਸਭ ਤੋਂ ਵੱਡਾ ਪ੍ਰਾਜੈਕਟ ਹੈ। ਇਹ ਉਹ ਤਸਵੀਰ ਵਿਖਾਉਂਦੀ ਪੇਂਟਿੰਗ ਹੈ ਕਿ ਬੱਚੇ ਕਿਵੇਂ ਵੱਧਦੇ-ਫੁੱਲਦੇ ਹਨ, ਲੋਕੀ ਕਿਵੇਂ ਬਜ਼ੁਰਗ ਹੁੰਦੇ ਹਨ, ਅਤੇ ਪੀੜ੍ਹੀ-ਦਰ-ਪੀੜ੍ਹੀ ਸਿਹਤ ਵਿੱਚ ਤਬਦੀਲੀਆਂ ਕਿਵੇਂ ਆਉਂਦੀਆਂ ਹਨ। ਇਹ ਖੋਜਕਰਤਾਵਾਂ, ਭਾਈਚਾਰਿਆਂ ਅਤੇ ਨੀਤੀ ਤਿਆਰ ਕਰਨ ਵਾਲਿਆਂ ਦੀ ਮਦਦ ਕਰਨ ਲਈ ਉਸਾਰੀ ਦੇ ਭਾਗਾਂ ਦਾ ਨਿਰਮਾਣ ਕਰਦੀ ਹੈ ਤਾਂ ਜੋ ਮਿਲਕੇ ਸਿਹਤ ਅਤੇ ਭਲਾਈ ਵਿੱਚ ਸੁਧਾਰ ਕੀਤਾ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਇਸਨਾਲ ਬਿਹਤਰ ਅਤੇ ਸੁਰੱਖਿਅਤ ਦੇਖਰੇਖ ਹੋਵੇਗੀ, ਅਤੇ ਇਹ ਸਾਡੇ ਬੱਚਿਆਂ ਅਤੇ ਮਾਪਿਆਂ ਦੁਆਰਾ ਸਾਮ੍ਹਣਾ ਕੀਤੇ ਜਾਂਦੇ ਸਭ ਤੋਂ ਮਹਤਵਪੂਰਣ ਸਵਾਲਾਂ ਵਿੱਚੋਂ ਕੁੱਝ ਸਵਾਲਾਂ ਦਾ ਜਵਾਬ ਦਵੇਗਾ। ਦੇ ਸਾਲਾਂ ਬਾਅਦ, ਅਸੀਂ ਪੂਰੇ ਵਿਕਟੋਰੀਆ ਵਿੱਚ 160,000 ਤੋਂ ਵੱਧ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ GenV ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਵੇਗਾ।

ਜੇ ਤੁਸੀਂ ਸਹਿਮਤ ਹੋ, ਤਾਂ ਜਦੋਂ ਤੁਸੀਂ GenV ਲਈ ਸਾਇਨ ਅਪ ਕਰਦੇ ਹੋ, ਅਤੇ ਜਿਵੇਂ-ਜਿਵੇਂ ਤੁਹਾਡਾ ਬੱਚਾ/ਤੁਹਾਡੀ ਬੱਚੀ ਵੱਡੀ ਹੁੰਦੀ ਹੈ, ਅਸੀਂ ਕੁੱਝ ਜਾਣਕਾਰੀ ਅਤੇ ਸਵੈ-ਇਕੱਠੇ ਕਰਾਂਗੇ। ਫਿਰ, ਤੁਹਾਡੀ ਇਜਾਜ਼ਤ ਨਾਲ, ਅਸੀਂ ਸੇਵਾਵਾਂ ਦੁਆਰਾ ਪਹਿਲਾਂ ਤੋਂ ਹੀ ਆਮ ਪ੍ਰੈਕਟਿਸ ਵਿੱਚ ਇੱਕਠੀ ਕੀਤੀ ਜਾਣਕਾਰੀ ਅਤੇ ਸੈਮਪਲ ਇਸ ਵਿੱਚ ਜੋੜਾਂਗੇ। ਅਸੀਂ ਇਸ ਜਾਣਕਾਰੀ ਨੂੰ ਇੱਕ ਸੁਰੱਖਿਅਤ ਡਾਟਾਬੇਸ ਵਿੱਚ ਪਾਉਂਦੇ ਹਾਂ ਜਿਸਦੀ ਵਰਤੋਂ ਭਵਿੱਖ ਦੀ ਖੋਜ ਲਈ ਕੀਤੀ ਜਾ ਸਕਦੀ ਹੈ। ਨਤੀਜੇ ਇਸ ਗੱਲ ਨੂੰ ਬਿਹਤਰ ਬਣਾਉਣਗੇ ਕਿ ਅਸੀਂ ਸਮੱਸਿਆਵਾਂ ਦਾ ਇਲਾਜ, ਇਨ੍ਹਾਂ ਦਾ ਅੰਦਾਜ਼ਾ ਅਤੇ ਇਨ੍ਹਾਂ ਦੀ ਰੋਕਥਾਮ ਕਿਵੇਂ ਕਰਦੇ ਹਾਂ। ਇਹ ਨੀਤੀ ਤਿਆਰ ਕਰਨ ਵਾਲਿਆਂ ਨੂੰ ਵਿਕਟੋਰੀਆਈ ਪਰਿਵਾਰਾਂ ਦਾ ਸਮਰਥਨ ਕਰਨ ਲਈ ਚੰਗੇ ਫੈਸਲੇ ਲੈਣ ਵਿੱਚ ਵੀ ਮਦਦ ਕਰੇਗੇ।

ਇਸਦਾ ਇਹ ਮਤਲਬ ਹੈ ਕਿ GenV ਤੁਹਾਡਾ ਘੱਟ ਸਮਾਂ ਲੈਂਦਾ ਹੈ, ਪਰ ਪਰਿਵਾਰਾਂ ਲਈ ਅਰਥਪੂਰਨ ਬਦਲਾਓ ਲਿਆਉਂਦਾ ਹੈ। ਅਸੀਂ ਕਈ ਸਾਲਾਂ ਤਕ ਸਿਹਤ ਅਤੇ ਭਲਾਈ ਬਾਰੇ ਅਧਿਐਨ ਕਰਨ ਦੀ ਉਮੀਦ ਕਰਦੇ ਹਾਂ।

ਬਹੁਤ ਵੱਡੇ ਪ੍ਰਾਜੈਕਟ ਜਿਵੇਂ ਕਿ GenV ਪਹਿਲਾਂ ਤੋਂ ਹੀ ਦੁਨੀਆ ਭਰ ਵਿੱਚ ਵੱਡੀ ਉਮਰ ਦੇ ਬਾਲਗਾਂ ਦੀ ਮਦਦ ਕਰ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ GenV ਬੱਚਿਆਂ ਅਤੇ ਛੋਟੇ ਵਿਕਟੋਰੀਆਈ ਲੋਕਾਂ ਲਈ ਇਨ੍ਹਾਂ ਲਾਭਾਂ ਦਾ ਨਿਰਮਾਣ ਕਰੇਗਾ।

4. GenV ਦਾ ਆਯੋਜਨ ਕੌਣ ਕਰ ਰਿਹਾ ਹੈ?

GenV ਦੀ ਅਗਵਾਈ Melbourne Children's Campus ਦੁਆਰਾ (Murdoch Children's Research Institute, The Royal Children's ਹਸਪਤਾਲ, ਅਤੇ University of Melbourne ਵਲੋਂ The Royal Children's Hospital Foundation ਦੇ ਸਹਿਯੋਗ ਨਾਲ) ਕੀਤੀ ਜਾ ਰਹੀ ਹੈ। ਇਸਨੂੰ ਵਿਕਟੋਰੀਆ ਦੀ ਸਰਕਾਰ ਅਤੇ Paul Ramsay Foundation ਤੋਂ ਫੰਡ ਪ੍ਰਾਪਤ ਹਨ। ਇਸਦਾ ਸਮਰਥਨ ਇਨ੍ਹਾਂ ਦੁਆਰਾ ਕੀਤਾ ਜਾਂਦਾ ਹੈ:

- ਉਹ ਹਸਪਤਾਲ ਜਿੱਥੇ ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ ਅਤੇ ਤੁਹਾਡੇ ਸਥਾਨਕ ਬੱਚਿਆਂ ਦੇ ਹਸਪਤਾਲ
- ਵਿਕਟੋਰੀਆਈ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਨ
- ਵਿਕਟੋਰੀਆ, ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਪ੍ਰਮੁੱਖ ਮਾਹਿਰ
- ਸਥਾਨਕ ਪਰਿਵਾਰ ਅਤੇ ਭਾਈਚਾਰੇ, ਜਿਨ੍ਹਾਂ ਨੇ GenV ਨੂੰ ਡਿਜ਼ਾਇਨ ਕਰਨ ਵਿੱਚ ਮਦਦ ਕੀਤੀ ਹੈ।

ਇਸਦੀ ਵਿਗਿਆਨਕ ਡਾਇਰੈਕਟਰ Professor Melissa Wake ਹਨ, ਜੋ ਬੱਚਿਆਂ ਦੀ ਡਾਕਟਰ ਹਨ। ਤੁਸੀਂ ਉਨ੍ਹਾਂ ਬਾਰੇ ਅਤੇ ਬਾਕੀ ਦੀ ਟੀਮ ਬਾਰੇ [ਇੱਥੇ](#) ਪੜ੍ਹ ਸਕਦੇ ਹੋ।

5. ਤੁਸੀਂ ਸਾਨੂੰ GenV ਨਾਲ ਜੁੜਣ ਲਈ ਕਿਉਂ ਕਹਿ ਰਹੇ ਹੋ?

ਦੇ ਸਾਲਾਂ ਦੌਰਾਨ, ਵਿਕਟੋਰੀਆ ਵਿੱਚ ਜੰਮੇ ਸਾਰੇ ਬੱਚਿਆਂ, ਅਤੇ ਉਨ੍ਹਾਂ ਦੇ ਮਾਪਿਆਂ ਨੂੰ GenV ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਤੁਹਾਨੂੰ ਇਸਲਈ ਸੱਦਾ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਇਸ ਮਿਆਦ ਦੌਰਾਨ ਵਿਕਟੋਰੀਆ ਵਿੱਚ ਤੁਹਾਡੇ ਬੱਚੇ ਦਾ ਜਨਮ ਹੋਇਆ ਹੈ।

6. GenV ਵਿੱਚ ਕੀ ਸ਼ਾਮਲ ਹੈ?

GenV ਟੀਮ ਦਾ ਇੱਕ ਸਦੱਸ ਤੁਹਾਡੇ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਤੁਹਾਨੂੰ ਮਿਲਣ ਆਉਂਦਾ ਹੈ ਜਾਂ ਤੁਹਾਡੇ ਨਾਲ ਸੰਪਰਕ ਕਰਦਾ ਹੈ - ਆਮ ਤੌਰ 'ਤੇ ਹਸਪਤਾਲ ਵਿੱਚ। GenV ਆਪਣੇ ਨਾਲ ਜੁੜਣ ਵਾਲੇ ਲੋਕਾਂ ਲਈ ਕੰਮ ਜਿੰਨਾ ਸੰਭਵ ਹੋ ਸਕੇ, ਸੌਖਾ ਬਣਾਉਣ ਦਾ ਉਦੇਸ਼ ਰੱਖਦੀ ਹੈ। ਇਸ ਮੁਲਾਕਾਤ ਵਿੱਚ 15-20 ਮਿੰਟਾਂ ਦਾ ਸਮਾਂ ਲੱਗਦਾ ਹੈ। ਅਸੀਂ ਪ੍ਰਾਜੈਕਟ ਦੀ ਵਿਆਖਿਆ ਕਰਦੇ ਹਾਂ, ਪੁੱਛਦੇ ਹਾਂ ਕਿ ਕੀ ਤੁਸੀਂ ਆਪਣੇ ਬੱਚੇ ਦੇ ਨਾਲ ਹਿੱਸਾ ਲੈਣ ਲਈ ਤਿਆਰ ਹੋ, ਤੁਹਾਨੂੰ ਇੱਕ ਛੋਟਾ ਸਰਵੇਖਣ ਦਿੰਦੇ ਹਾਂ, ਅਤੇ ਇੱਕ ਬੁੱਕ ਦੇ ਸਵੈਬ ਅਤੇ ਘਰੇਲੂ ਨਮੂਨੇ ਦੇ ਪੈਕ ਦੀ ਪੇਸ਼ਕਸ਼ ਕਰਦੇ ਹਾਂ। ਇਹਨਾਂ ਵਿੱਚੋਂ ਹਰੇਕ ਬਾਰੇ ਹੇਠਾਂ ਹੋਰ ਦੇਖੋ। ਜੇ ਸੰਭਵ ਹੋਵੇ, ਤਾਂ ਅਸੀਂ ਤੁਹਾਡੇ ਬੱਚੇ ਦੇ ਦੂਜੇ ਮਾਪੇ ਨੂੰ ਵੀ ਸੱਦਾ ਦਿੰਦੇ ਹਾਂ। ਇਸਦੇ ਬਾਅਦ, GenV ਮੁੱਖ ਤੌਰ 'ਤੇ ਈਮੇਲ ਜਾਂ ਮੈਸੇਜਿੰਗ ਵਰਗੇ ਕਿਸੇ ਸਾਧਨ ਰਾਹੀਂ ਤੁਹਾਡੇ ਨਾਲ ਸੰਪਰਕ ਵਿੱਚ ਰਹੇਗੀ।

ਭਾਗ ਲੈਣ ਨਾਲ, ਤੁਸੀਂ ਇਹ ਸਹਿਮਤੀ ਦਿੰਦੇ ਹੋ ਕਿ GenV:

(1) ਪਹਿਲਾਂ ਤੋਂ ਮੌਜੂਦ ਜਾਣਕਾਰੀ ਅਤੇ ਸੈਮਪਲ ਇਕੱਠਾ ਕਰ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

- ਉਹ ਜਾਣਕਾਰੀ ਜੋ ਸੇਵਾਵਾਂ ਤੁਹਾਡੇ ਅਤੇ ਤੁਹਾਡੇ ਬੱਚੇ/ਤੁਹਾਡੀ ਬੱਚੀ ਲਈ ਪਹਿਲਾਂ ਹੀ ਇੱਕਠੀ ਕਰਦੀਆਂ ਹਨ, ਤੁਹਾਡੇ ਬੱਚੇ/ਤੁਹਾਡੀ ਬੱਚੀ ਦੇ ਜਨਮ ਤੋਂ ਪਹਿਲਾਂ ਅਤੇ ਭਵਿੱਖ ਵਿੱਚ। ਇਸ ਵਿੱਚ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਿਹਤ, ਸਿੱਖਿਆ ਅਤੇ ਸਾਮਾਜਿਕ ਵੇਰਵੇ ਅਤੇ ਸੇਵਾਵਾਂ ਨਾਲ ਸਬੰਧਿਤ ਜਾਣਕਾਰੀ, ਨਾਲ ਹੀ ਜਨਮ ਅਤੇ ਮੌਤ ਨਾਲ ਸਬੰਧਿਤ ਜਾਣਕਾਰੀ ਸ਼ਾਮਲ ਹੈ। GenV ਸਰਕਾਰੀ ਵਿਭਾਗਾਂ, ਸਕੂਲਾਂ ਅਤੇ ਕਿੰਡਰਗਾਰਟਨ, ਅਤੇ ਹਸਪਤਾਲਾਂ, ਡਾਕਟਰਾਂ ਅਤੇ ਹੋਰ ਪ੍ਰਦਾਤਾਵਾਂ ਤੋਂ ਇਸ ਤੱਕ ਪਹੁੰਚ ਪ੍ਰਾਪਤ ਕਰ ਸਕਦੀ ਹੈ।
- ਤੁਹਾਡੇ ਆਂਚ-ਗੁਆਂਚ ਨਾਲ ਸਬੰਧਿਤ ਜਾਣਕਾਰੀ, ਜਿਵੇਂ ਕਿ ਤੁਹਾਡੇ ਘਰ ਦੇ ਕੋਲ ਹਵਾ ਦਾ ਪ੍ਰਦੂਸ਼ਣ ਅਤੇ ਚਾਇਲਡਕੇਅਰ ਸੇਵਾਵਾਂ।
- ਤੁਹਾਡੇ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਤੁਹਾਡੇ ਤੋਂ ਅਤੇ ਭਵਿੱਖ ਵਿੱਚ ਤੁਹਾਡੇ ਅਤੇ ਤੁਹਾਡੇ ਬੱਚੇ ਤੋਂ ਸਿਹਤ ਸੇਵਾਵਾਂ ਦੁਆਰਾ ਇੱਕਠੇ ਕੀਤੇ ਸੈਮਪਲ ਜਦੋਂ ਤੁਹਾਡੇ ਖੂਨ ਜਾਂ ਪਿਸ਼ਾਬ ਦਾ ਟੈਸਟ ਜਾਂ ਸਵੈਬ ਲਿਆ ਜਾਂਦਾ ਹੈ, ਤਾਂ ਬਾਕੀ-ਬਚੇ ਸੈਮਪਲ ਨੂੰ ਕੁੱਝ ਦਿਨਾਂ, ਮਹੀਨਿਆਂ ਜਾਂ ਸਾਲਾਂ ਲਈ ਸਾਂਭ ਕੇ ਰੱਖਿਆ ਜਾਂਦਾ ਹੈ। ਅਸੀਂ ਇਨ੍ਹਾਂ ਨੂੰ GenV ਨੂੰ ਭੇਜ ਸਕਦੇ ਹਾਂ ਅਤੇ ਇਨ੍ਹਾਂ ਨੂੰ ਬਹੁਤ ਸਾਂਭ ਕੇ ਰੱਖ ਸਕਦੇ ਹਾਂ। ਸੈਮਪਲਾਂ ਦੀ ਵਰਤੋਂ ਕਈ ਪਰਿਵਾਰਾਂ ਨੂੰ ਲਾਭ ਦੇਣ ਲਈ ਖੋਜ ਕਰਨ ਵਾਸਤੇ ਕੀਤੀ ਜਾ ਸਕਦੀ ਹੈ।

ਤੁਸੀਂ www.genv.org.au/for-parents ਵ 'ਤੇ ਇਸ ਬਾਰੇ ਹੋਰ ਪੜ੍ਹ ਸਕਦੇ ਹੋ ਕਿ ਅਸੀਂ ਕੀ ਇੱਕਠਾ ਕਰਦੇ ਹਾਂ, ਕਿਸ ਤੋਂ ਇੱਕਠਾ ਕਰਦੇ ਹਾਂ, ਅਤੇ ਕਿਵੇਂ ਵਰਤੋਂ ਕਰਦੇ ਹਾਂ।

(2) ਤੁਹਾਨੂੰ ਘਰੇਲੂ ਨਮੂਨੇ ਦੀ ਪੇਸ਼ਕਸ਼ ਕਰਦੇ ਹਾਂ। ਜੇ ਤੁਸੀਂ ਸਹਿਮਤ ਹੋ, ਤਾਂ ਤੁਸੀਂ ਸਾਨੂੰ ਡਾਕ ਰਾਹੀਂ ਵਾਪਸ ਭੇਜਣ ਲਈ ਇੱਕ ਜਾਂ ਦੋਵੇਂ ਨਮੂਨੇ ਇਕੱਠੇ ਕਰ ਸਕਦੇ ਹੋ। ਅਸੀਂ ਉਹਨਾਂ ਦੀ ਵਿਆਖਿਆ ਸਾਡੀ ਮੁਲਾਕਾਤ ਜਾਂ ਸੰਪਰਕ ਦੇ ਅੰਤ ਵਿੱਚ ਕਰਾਂਗੇ। ਪੈਕ ਵਿੱਚ ਸ਼ਾਮਲ ਹਨ:

- ਇੱਕ ਨੈਪੀ ਸਵੈਬ ਕਿੱਟ - ਤੁਸੀਂ GenV ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਪਣੇ ਬੱਚੇ ਦੀ ਨੈਪੀ ਵਿੱਚੋਂ ਟੱਟੀ ਦਾ ਇੱਕ ਛੋਟਾ ਜਿਹਾ ਸਵੈਬ ਲੈਂਦੇ ਹੋ। ਸਾਡੀ ਮੁਲਾਕਾਤ ਜਾਂ ਸੰਪਰਕ ਦੇ ਅੰਤ ਵਿੱਚ ਅਸੀਂ ਦੱਸਾਂਗੇ ਕਿ ਇਹ ਕਿਵੇਂ ਕਰਨਾ ਹੈ। ਨਮੂਨਿਆਂ ਦੀ ਵਰਤੋਂ ਇਹ ਜਾਣਨ ਲਈ ਕੀਤੀ ਜਾ ਸਕਦੀ ਹੈ ਕਿ ਅੰਤੜੀਆਂ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। [ਨੈਪੀ ਸਵੈਬ ਬਾਰੇ ਇੱਥੇ ਹੋਰ ਪੜ੍ਹੋ](#)।
 - ਮਾਂ ਦੀ ਛਾਤੀ ਦੇ ਦੁੱਧ ਦੀ ਕਿੱਟ - ਜੇ ਤੁਸੀਂ ਆਪਣੀ ਛਾਤੀ ਦਾ ਦੁੱਧ ਚੁੰਘਾ ਰਹੇ ਹੋ ਜਾਂ ਆਪਣੇ ਦੁੱਧ ਕੱਢ ਕੇ ਪਿਆ (ਐਕਸਪਰੈਸ ਕਰ) ਰਹੇ ਹੋ, ਤਾਂ ਤੁਸੀਂ GenV ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਲਗਭਗ ਇੱਕ ਚਮਚ ਦੁੱਧ ਇਕੱਠਾ ਕਰਦੇ ਹੋ। ਇਹ ਬੱਚੇ ਅਤੇ ਮਾਵਾਂ ਦੀ ਸਿਹਤ ਅਤੇ ਪੋਸ਼ਣ ਬਾਰੇ ਖੋਜ ਦਾ ਸਮਰਥਨ ਕਰਦਾ ਹੈ। [ਛਾਤੀ ਦੇ ਦੁੱਧ ਦੇ ਨਮੂਨੇ ਬਾਰੇ ਹੋਰ ਇੱਥੇ ਪੜ੍ਹੋ](#)।
- (3) ਸਮੇਂ-ਸਮੇਂ 'ਤੇ ਤੁਹਾਡੇ ਨਾਲ ਬੋੜਾ ਸੰਪਰਕ ਕਰਨਾ ਤਾਂ ਜੋ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਿਹਤ, ਵਿਕਾਸ ਅਤੇ ਭਲਾਈ 'ਤੇ ਨਜ਼ਰ ਰੱਖੀ ਜਾਵੇ।** ਜਿਵੇਂ ਕਿ, ਹੇ ਸਕਦਾ ਹੈ ਕਿ ਅਸੀਂ ਸਾਲ ਵਿੱਚ ਕਈ ਵਾਰ ਤੁਹਾਨੂੰ ਮੈਸੇਜ ਜਾਂ ਈਮੇਲ ਕਰੀਏ, ਜਾਂ ਜਦੋਂ ਤੁਹਾਡਾ ਬੱਚਾ ਵੱਡਾ ਹੋ ਜਾਵੇ ਤਾਂ ਉਸਦਾ ਮੁਲਾਂਕਣ ਆਮ੍ਰਣ-ਸਾਮ੍ਰਣ ਕਰਨ ਦੀ ਪੇਸ਼ਕਸ਼ ਕਰੀਏ। ਤੁਸੀਂ ਉਸ ਵੇਲੇ ਇਹ ਫੈਸਲੇ ਲੈ ਸਕਦੇ ਹੋ ਕਿ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਜਾਂ ਨਹੀਂ।
- (4) ਸੁਰੱਖਿਅਤ ਤਰੀਕੇ ਨਾਲ ਸੈਮਪਲਾਂ ਅਤੇ ਜਾਣਕਾਰੀ ਤਕ ਪਹੁੰਚ ਪ੍ਰਾਪਤ ਕਰਨੀ, ਇਸਦੀ ਸਾਂਭ ਅਤੇ ਵਰਤੋਂ ਕਰਨੀ।** ਅਸੀਂ ਤੁਹਾਡੇ ਦੁਆਰਾ GenV ਨੂੰ ਦਿੱਤੀ ਜਾਣਕਾਰੀ ਨੂੰ ਉੱਤੇ ਦੱਸੀ ਸੇਵਾਵਾਂ ਵਰਗੀਆਂ ਸੇਵਾਵਾਂ ਤੋਂ ਮਿਲੀ ਜਾਣਕਾਰੀ ਨਾਲ ਜੋੜਦੇ ਹਾਂ ਇਹ ਸੈਮਪਲ ਅਤੇ ਜਾਣਕਾਰੀ ਦੀ ਵਰਤੋਂ ਭਵਿੱਖ ਵਿੱਚ ਨੈਤਿਕ ਰੂਪ ਨਾਲ ਮਨਜ਼ੂਰ ਖੋਜ ਵਿੱਚ ਕੀਤੀ ਜਾ ਸਕਦੀ ਹੈ ਜੋ GenV ਦੇ ਨਿਯਮਾਂ ਨੂੰ ਪੂਰਾ ਕਰਦੀ ਹੋਵੇ [ਡਾਟਾ ਦੀ ਸਾਂਭ ਬਾਰੇ ਸੈਕਸ਼ਨ 13 ਅਤੇ 14 ਵੇਖੋ]।
- (5) ਸੇਵਾਵਾਂ ਨੂੰ ਦੱਸੋ ਕਿ ਤੁਸੀਂ ਅਤੇ ਤੁਹਾਡਾ ਬੱਚਾ GenV ਵਿੱਚ ਸ਼ਾਮਲ ਹੋ।**

ਤੁਸੀਂ ਚੋਣ ਕਰ ਸਕਦੇ ਹੋ ਕਿ ਕੀ ਤੁਸੀਂ ਸਹਿਮਤੀ ਦੇਣੀ ਹੈ ਜਾਂ ਨਹੀਂ:

- (6) ਤੁਹਾਡੇ ਅਤੇ ਤੁਹਾਡੇ ਬੱਚੇ ਦੀ ਗੱਲ ਦੇ ਅੰਦਰੋਂ ਖੁੱਕ ਦਾ ਸਵੈਬ।** ਖੁੱਕ ਦੇ ਸਵੈਬ ਵੱਖ-ਵੱਖ ਤਰ੍ਹਾਂ ਦੇ ਨੈਤਿਕ ਖੋਜ ਵਿੱਚ ਸਹਾਇਤਾ ਕਰ ਸਕਦੇ ਹਨ, ਇਸ ਵਿੱਚ ਨੈਨੇਟਿਕ ਖੋਜ ਸ਼ਾਮਿਲ ਹੈ। ਖੁੱਕ ਦੇ ਸਵੈਬ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।
- (7) ਨੈਨੇਟਿਕ ਖੋਜ ਲਈ ਸੈਮਪਲਾਂ (ਜਿਵੇਂ ਕਿ ਖੁੱਕ ਦਾ ਸਵੈਬ ਜਾਂ ਨਵਜਾਤ ਦਾ ਸਕ੍ਰੀਨਿੰਗ ਕਾਰਡ) ਦੀ ਵਰਤੋਂ,** ਤਾਂ ਜੋ ਇਸ ਬਾਰੇ ਹੋਰ ਜਾਣਿਆ ਜਾ ਸਕੇ ਕਿ ਸਿਹਤ ਅਤੇ ਵਿਕਾਸ ਤੇ ਅਸਰ ਪਾਉਣ ਲਈ ਜੀਨ ਕਿਵੇਂ ਇੱਕ-ਦੂਜੇ ਨਾਲ ਕ੍ਰਿਆ ਕਰਦੇ ਹਨ। ਇਸਨਾਲ ਖੋਜਕਰਤਾਵਾਂ ਨੂੰ ਨਵੇਂ ਸਵਾਲਾਂ ਦਾ ਜਵਾਬ ਦੇਣ ਵਿੱਚ ਮਦਦ ਮਿਲ ਸਕਦੀ ਹੈ, ਜਿਵੇਂ ਕਿ ਇਹ ਕਿ ਸਮੱਸਿਆਵਾਂ ਅਤੇ ਖਤਰਾ ਕਾਰਕ ਕਿਵੇਂ ਮਾਪਿਆਂ ਤੋਂ ਬੱਚਿਆਂ ਤਕ ਅੱਗੇ ਜਾਂਦੇ ਹਨ। ਭਵਿੱਖ ਵਿੱਚ, ਨਵੀਨ ਤਕਨਾਲੋਜੀ ਹੋਰ ਤਰ੍ਹਾਂ ਦੀਆਂ ਜਾਂਚਾਂ ਦੀ ਯੋਗਤਾ ਦੇ ਸਕਦੀ ਹੈ। ਜੀਨਾਂ ਬਾਰੇ ਹੋਰ [ਇੱਥੇ](#) ਪੜ੍ਹੋ।

ਮੇਰੀ ਮਨਜ਼ੂਰੀ ਨਾਲ GenV ਕਿਸ ਤਰ੍ਹਾਂ ਦੀ ਜਾਣਕਾਰੀ ਤਕ ਪਹੁੰਚ ਪ੍ਰਾਪਤ ਕਰੇਗੀ?

ਕੁੱਝ ਉਦਾਹਰਨਾਂ ਹਨ:

- ਸਰੀਰਕ ਅਤੇ ਮਾਨਸਿਕ ਸਿਹਤ: ਜਿਵੇਂ ਕਿ Medicare, ਹਸਪਤਾਲ ਦੇ ਰਿਕਾਰਡ, ਅਲਟ੍ਰਾਸਾਊਂਡ ਵਰਗੇ ਡਿਟੀਜਲ ਸਕੈਨ ਦੀਆਂ ਕਾਪੀਆਂ, ਤੁਹਾਡੀ ਗਰਭਾਵਸਥਾ ਬਾਰੇ ਇੱਕਠੀ ਕੀਤੀ ਜਾਣਕਾਰੀ
- ਸਿੱਖਿਆ: ਜਿਵੇਂ ਕਿ ਸਕੂਲ ਵਿੱਚ ਰਾਸ਼ਟਰੀ ਸਾਖਰਤਾ ਅਤੇ ਅੰਕ-ਗਿਆਨ ਮੁਲਾਂਕਣ, ਜੋ ਤੁਹਾਡਾ ਬੱਚਾ ਇਸ ਵਿੱਚ ਭਾਗ ਲੈਂਦਾ ਹੈ ਤਾਂ
- ਸਮਾਜਕ: ਜਿਵੇਂ ਕਿ ਡਿਸੇਬਿਲਟੀ, ਚਾਇਲਡ ਕੇਅਰ ਸਪੋਰਟ/ਵੈਲਫੇਅਰ, ਹਾਉਸਿੰਗ, ਜਸਟਿਸ
- ਤੁਹਾਡੇ ਆਂਢ-ਗੁਆਂਢ ਬਾਰੇ ਆਮ ਜਾਣਕਾਰੀ: ਜਿਵੇਂ ਕਿ ਚਾਇਲਡਕੇਅਰ ਦੀਆਂ ਥਾਵਾਂ ਅਤੇ ਹਵਾ ਦਾ ਪ੍ਰਦੂਸ਼ਣ।

GenV ਦੇ ਡਾਟਾ ਸਰੋਤਾਂ ਬਾਰੇ [ਇੱਥੇ](#) ਹੋਰ ਪੜ੍ਹੋ ਅਤੇ ਅਸੀਂ ਜਿਨ੍ਹਾਂ ਸਰੋਤਾਂ ਤਕ ਹਰ ਸਾਲ ਪਹੁੰਚ ਪ੍ਰਾਪਤ ਕਰਦੇ ਹਾਂ, ਉਹ www.genv.org.au 'ਤੇ ਵੇਖੋ।

ਮੇਰੀ ਮਨਜ਼ੂਰੀ ਨਾਲ GenV ਕਿਸ ਤਰ੍ਹਾਂ ਦੇ ਰੂਟੀਨ ਸੈਮਪਲਾਂ ਤਕ ਪਹੁੰਚ ਪ੍ਰਾਪਤ ਕਰੇਗਾ?

ਸੈਮਪਲਾਂ ਵਿੱਚ ਸ਼ਾਮਲ ਹਨ:

- ਸਕ੍ਰੀਨਿੰਗ ਬਲਡ ਟੈਸਟ ਜੋ ਤੁਹਾਡਾ ਸ਼ਾਇਦ ਗਰਭਾਵਸਥਾ ਦੇ 10-12 ਹਫ਼ਤਿਆਂ ਦੇ ਸਮੇਂ ਤੇ ਹੋਇਆ ਹੋਵੇ - ਕੁੱਝ ਬੀਮਾਰੀਆਂ ਲਈ ਤੁਹਾਡੇ ਬੱਚੇ ਦੀ ਜਾਂਚ ਕਰਨਾ। 10 ਹਫ਼ਤੇ ਦੀ ਜਾਂਚ ਬਾਰੇ [ਇੱਥੇ](#) ਹੋਰ ਪੜ੍ਹੋ।
- ਤੁਹਾਡੇ ਬੱਚੇ ਦੇ ਨਵਜਾਤ ਸਕ੍ਰੀਨਿੰਗ ਕਾਰਡ ਤੋਂ ਬਲਡ ਸੈਮਪਲ (ਸੂਈ ਚੁਭਾਉਣੀ) - ਦੁਰਲਭ ਬੀਮਾਰੀਆਂ ਦੀ ਜਾਂਚ ਕਰਨੀ ਜਿਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇ ਤੁਹਾਡਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਹੈ, ਤਾਂ ਅਸੀਂ ਤੁਹਾਡੇ ਕਾਰਡ ਤਕ ਵੀ ਪਹੁੰਚ ਪ੍ਰਾਪਤ ਕਰਨੀ ਚਾਹਾਂਗੇ ਜੇਕਰ ਤੁਹਾਡੇ ਕੋਲ ਹੋਏ ਤਾਂ। ਨਵਜਾਤ ਸਕ੍ਰੀਨਿੰਗ ਕਾਰਡ ਬਾਰੇ [ਇੱਥੇ](#) ਹੋਰ ਪੜ੍ਹੋ।
- ਹੋਰ ਰੂਟੀਨ ਸੈਮਪਲ ਜਿਹੜੇ ਤੁਸੀਂ ਗਰਭਾਵਸਥਾ ਦੌਰਾਨ ਦਿੱਤੇ ਹੋ ਸਕਦੇ ਹਨ, ਅਤੇ ਸੈਮਪਲ ਜਿਹੜੇ ਤੁਸੀਂ ਜਾਂ ਤੁਹਾਡਾ ਬੱਚਾ ਸ਼ਾਇਦ ਭਵਿੱਖ ਵਿੱਚ ਦੇਣ।

GenV ਦੇ ਰੂਟੀਨ ਸੈਮਪਲਾਂ ਬਾਰੇ [ਇੱਥੇ](#) ਪੜ੍ਹੋ ਅਤੇ ਜਿਹੜੇ ਸੈਮਪਲਾਂ ਤਕ ਅਸੀਂ ਹਰ ਸਾਲ ਪਹੁੰਚ ਪ੍ਰਾਪਤ ਕਰਦੇ ਹਾਂ ਉਨ੍ਹਾਂ ਬਾਰੇ www.genv.org.au 'ਤੇ ਪੜ੍ਹੋ।

ਜਦੋਂ GenV ਮੇਰੇ ਨਾਲ ਸੰਪਰਕ ਕਰਦਾ ਹੈ ਤਾਂ ਕੀ ਹੁੰਦਾ ਹੈ?

ਹਰ ਸਾਲ ਕਰੀਬ ਚਾਰ ਵਾਰ, GenV ਤੁਹਾਨੂੰ ਸੱਦਾ ਦਵੇਗਾ ਅਤੇ ਇਹ ਦੱਸੇਗਾ ਕਿ ਤੁਸੀਂ ਅਤੇ ਤੁਹਾਡਾ ਬੱਚਾ ਕਿਵੇਂ ਚੱਲ ਰਹੇ ਹੋ। ਸੰਪਰਕ 3 ਤੋਂ 20 ਮਿੰਟਾਂ ਦੇ ਵਿੱਚਕਾਰ ਹੋ ਸਕਦੇ ਹਨ। ਤੁਸੀਂ ਹਰ ਵਾਰ ਇਹ ਫੈਸਲਾ ਲਵੋਗੇ ਕਿ ਤੁਸੀਂ ਇਹ ਪੂਰੇ ਕਰਨੇ ਹਨ ਜਾਂ ਨਹੀਂ ਸੰਪਰਕਾਂ ਵਿੱਚ ਸ਼ਾਮਲ ਹੋ ਸਕਦੇ ਹਨ:

- ਛੋਟੇ ਸਰਵੇਖਣ ਅਤੇ ਅਪਡੇਟਸ ਜੋ ਤੁਸੀਂ ਭਰੋਗੇ
- ਸਿਹਤ ਅਤੇ ਵਿਕਾਸ ਮਾਪ। ਇਨ੍ਹਾਂ ਵਿੱਚ ਯਾਦਦਾਸ਼ਤ ਸਬੰਧੀ ਗੇਮਾਂ, ਵੱਡੇ ਬੱਚਿਆਂ ਵਿੱਚ ਸਪੀਚ ਅਤੇ ਦਿਲ ਦੀ ਗਤੀ ਵਰਗੀਆਂ ਚੀਜ਼ਾਂ ਸ਼ਾਮਲ ਹਨ। ਜਿਵੇਂ ਕਿ, ਤੁਸੀਂ ਆਪਣੇ ਬੱਚੇ ਦਾ ਛੋਟਾ ਵੀਡੀਓ ਲੈ ਸਕਦੇ ਹੋ, ਜਾਂ ਹੋ ਸਕਦਾ ਹੈ ਕਿ ਤੁਸੀਂ ਜਾਂ ਤੁਹਾਡਾ ਬੱਚਾ ਤੁਹਾਡੇ ਫੋਨ ਵਰਗੇ ਉਪਕਰਨ 'ਤੇ ਕੋਈ ਗੇਮ ਖੇਡੋ। ਇਹ ਸੰਪਰਕ ਜਿੰਨੇ ਹੋ ਸਕਣ, ਛੋਟੇ ਅਤੇ ਮਨੋਰੰਜਕ ਹੁੰਦੇ ਹਨ। GenV ਮਾਪਾਂ ਬਾਰੇ [ਇੱਥੇ](#) ਹੋਰ ਪੜ੍ਹੋ।
- GenV ਤੋਂ ਖਬਰਾਂ ਅਤੇ ਅਪਡੇਟਸ। ਇਸ ਵਿੱਚ GenV ਨਾਲ ਕੰਮ ਕਰਨ ਬਾਰੇ ਅਧਿਐਨਾਂ ਲਈ ਸੱਦਾ ਦਿੱਤਾ ਜਾਣਾ ਸ਼ਾਮਲ ਹੋ ਸਕਦਾ ਹੈ। GenV ਨਾਲ ਕੰਮ ਕਰਨ ਬਾਰੇ ਅਧਿਐਨਾਂ ਬਾਰੇ ਵਧੇਰੇ [ਇੱਥੇ](#) ਪੜ੍ਹੋ।

ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ GenV ਮੁਲਾਂਕਣਾਂ ਦਾ ਕੀ ਹੁੰਦਾ ਹੈ?

ਸਿਹਤ ਅਤੇ ਵਿਕਾਸ ਦੇ ਕੁੱਝ ਮਾਪ ਸਿਰਫ ਆਮੂਣੇ-ਆਮੂਣੇ ਹੀ ਕੀਤੇ ਜਾ ਸਕਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਡੇ GenV ਬੱਚਿਆਂ ਦੇ ਵੱਡੇ ਹੋਣ 'ਤੇ ਉਨ੍ਹਾਂ ਨੂੰ ਮਿਲਾਂਗੇ, ਜਿਵੇਂ ਕਿ ਜਦੋਂ ਉਹ ਸਕੂਲ ਜਾਣਾ ਸ਼ੁਰੂ ਕਰਣਗੇ। ਅਸੀਂ ਅੱਜੇ ਇਨ੍ਹਾਂ ਮੁਲਾਂਕਣਾਂ ਦੀ ਉਸਾਰੀ ਨਹੀਂ ਕੀਤੀ ਹੈ। ਤੁਸੀਂ ਉਸ ਵੇਲੇ ਇਹ ਫੈਸਲਾ ਲੈ ਸਕਦੇ ਹੋ ਕਿ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਨਹੀਂ। ਅਸੀਂ ਤੁਹਾਨੂੰ ਪੂਰੀ ਤਰ੍ਹਾਂ ਸੂਚਿਤ ਰੱਖਾਂਗੇ, ਜਿੰਨੀ ਦੇਰ ਤਕ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। GenV ਦੀਆਂ ਮੁਲਾਂਕਣਾਂ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।

GenV ਸੇਵਾਵਾਂ ਨੂੰ ਇਹ ਕਿਉਂ ਦੱਸਦੀ ਹੈ ਕਿ ਮੇਰਾ ਬੱਚਾ ਅਤੇ ਮੈਂ GenV ਵਿੱਚ ਸ਼ਾਮਲ ਹਨ?

ਹੋਰ ਸੇਵਾਵਾਂ ਤੁਹਾਡਾ ਦੁਆਰਾ ਉਨ੍ਹਾਂ ਨੂੰ ਮਿਲਣ ਜਾਣ ਸਮੇਂ ਛੋਟੇ ਸਰਵੇਖਣਾਂ ਤੇ ਮੁਲਾਂਕਣਾਂ ਨਾਲ GenV ਦੀ ਮਦਦ ਕਰ ਸਕਦੀਆਂ ਹਨ। ਜਿਵੇਂ ਕਿ, ਤੁਹਾਡੇ ਬੱਚੇ ਦੀ ਨਰਸ ਤੁਹਾਡੇ ਬੱਚੇ ਦੀ ਨਜ਼ਰ ਦੀ ਇੱਕ ਹੋਰ ਜਾਂਚ ਕਰਨ ਦੀ ਪੇਸ਼ਕਸ਼ ਕਰ ਸਕਦੀ ਹੈ, ਤੁਹਾਨੂੰ ਫੀਡਬੈਕ ਦੇ ਸਕਦੀ ਹੈ, ਅਤੇ ਨਤੀਜੇ ਨੂੰ ਰਿਕਾਰਡ ਕਰ ਸਕਦੀ ਹੈ। ਕਦੇ-ਕਦਾਈਂ ਹੋ ਸਕਦਾ ਹੈ ਕਿ ਤੁਸੀਂ ਘਰ ਬਦਲ ਲਵੋ ਜਾਂ ਤੁਹਾਡੇ ਸੰਪਰਕ ਵੇਰਵੇ ਬਦਲ ਸਕਦੇ ਹਨ। ਸੇਵਾਵਾਂ GenV ਨੂੰ ਤੁਹਾਡੇ ਨਵੇਂ ਸੰਪਰਕ ਵੇਰਵੇ ਦੇ ਸਕਦੀਆਂ ਹਨ, ਬਸ਼ਰਤ ਕਿ ਸਾਨੂੰ ਇਹ ਪਤਾ ਹੋਵੇ ਕਿ ਤੁਸੀਂ ਨਾਮ ਵਾਪਸ ਲੈਣਾ ਚਾਹੁੰਦੇ ਹੋ। ਸੇਵਾਵਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ: ਸਿਹਤ ਅਤੇ ਸਿੱਖਿਆ ਪ੍ਰਦਾਤਾ ਜਿਵੇਂ ਕਿ ਤੁਹਾਡੀ ਮਟਰਨਲ ਅਤੇ ਚਾਇਡਲ ਹੈਲਥ ਨਰਸ, ਤੁਹਾਡਾ ਡਾਕਟਰ, ਹਸਪਤਾਲ, Medicare, Centrelink, ਕਿੰਡਰਗਾਰਟਨ, ਜਾਂ ਸਕੂਲ।

ਅਸੀਂ ਉਨ੍ਹਾਂ ਨਾਲ ਤੁਹਾਡੇ ਖੋਜ ਡਾਟਾ ਨੂੰ ਸਾਂਝਾ ਨਹੀਂ ਕਰਦੇ ਹਾਂ। GenV ਨਾਲ ਕੰਮ ਕਰਨ ਵਾਲੀਆਂ ਸੇਵਾਵਾਂ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।

7. GenV ਨਾਲ ਜੁੜਣ ਦੇ ਕੀ ਲਾਭ ਹਨ?

ਹੋ ਸਕਦਾ ਹੈ ਕਿ GenV ਤੋਂ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਸਿੱਧਾ ਲਾਭ ਮਿਲੇ ਜਾਂ ਨਾ ਮਿਲੇ।

ਜਦੋਂ ਤੁਸੀਂ ਅਤੇ ਤੁਹਾਡਾ ਬੱਚਾ ਸਰਵੇਖਣ ਜਾਂ ਮੁਲਾਂਕਣ ਪੂਰੇ ਕਰਦਾ ਹੈ ਤਾਂ ਅਸੀਂ ਉਸ ਵੇਲੇ ਫੀਡਬੈਕ ਦੇ ਸਕਦੇ ਹਾਂ। ਤੁਹਾਨੂੰ ਇਹ ਮਦਦਗਾਰ ਲਗ ਸਕਦੀ ਹੈ (ਸੈਕਸ਼ਨ 11 ਵੇਖੋ)।

ਸਮੇਂ ਦੇ ਨਾਲ-ਨਾਲ, GenV ਕਈ ਅਜਿਹੇ ਮੁੱਦਿਆਂ ਦੀ ਸੂਚਨਾ ਦਵੇਗਾ ਜੋ ਆਮ-ਤੌਰ 'ਤੇ ਬੱਚਿਆਂ ਅਤੇ ਮਾਪਿਆਂ ਲਈ ਚੁੱਕਵੇਂ ਹੁੰਦੇ ਹਨ। ਸਾਨੂੰ ਉਮੀਦ ਹੈ ਕਿ GenV ਕਈ ਬੱਚਿਆਂ ਅਤੇ ਮਾਪਿਆਂ ਦੀ ਜਿੰਦਗੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ। ਅਸੀਂ ਕੁੱਲ ਨਤੀਜਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ, ਅਤੇ ਉਮੀਦ ਕਰਦੇ ਹਾਂ ਕਿ ਇਹ ਤੁਹਾਡੇ ਲਈ ਉਪਯੋਗੀ ਹੋਵੇਗਾ।

8. ਅਸੀਂ GenV ਨਾਲ ਕਿਵੇਂ ਜੁੜ ਸਕਦੇ ਹਾਂ?

ਤੁਸੀਂ ਸਹਿਮਤੀ ਫਾਰਮ ਉੱਤੇ ਹਸਤਾਖਰ ਕਰੋ, ਅਤੇ ਅਸੀਂ ਤੁਹਾਨੂੰ ਇਸਦੀ ਇੱਕ ਕਾਪੀ ਰੱਖਣ ਲਈ ਦਵਾਂਗੇ। ਤੁਸੀਂ ਪੂਰੇ GenV ਜਾਂ ਇਸਦੇ ਕੁੱਝ ਹਿੱਸੇ ਵਿੱਚ ਭਾਗ ਲੈ ਸਕਦੇ ਹੋ। ਤੁਸੀਂ ਪੂਰੇ GenV ਜਾਂ ਇਸਦੇ ਕੁੱਝ ਹਿੱਸੇ ਵਿੱਚ ਭਾਗ ਲੈ ਸਕਦੇ ਹੋ। ਜਿੱਥੇ ਸੰਭਵ ਹੋਵੇ, ਅਸੀਂ ਉਮੀਦ ਕਰਦੇ ਹਾਂ ਕਿ ਮਾਤਾ ਅਤੇ ਪਿਤਾ, ਦੋਵੇਂ, ਇਸ ਵਿੱਚ ਭਾਗ ਲੈਣਗੇ। ਤੁਸੀਂ ਆਪਣੇ ਲਈ ਸਹਿਮਤੀ ਆਪ ਦਿੰਦੇ ਹੋ। ਮਾਤਾ ਅਤੇ ਪਿਤਾ ਵਿੱਚੋਂ ਕੋਈ ਇੱਕ ਜਾਂ ਫਿਰ ਗਾਰਡੀਅਨ ਤੁਹਾਡੇ ਬੱਚੇ ਲਈ ਸਹਿਮਤੀ ਦਿੰਦਾ ਹੈ।

9. ਕੀ ਸਾਡੇ ਲਈ ਭਾਗ ਲੈਣਾ ਲਾਜ਼ਮੀ ਹੈ?

ਨਹੀਂ, ਭਾਗ ਲੈਣਾ ਜਾਂ ਨਾ ਲੈਣਾ ਤੁਹਾਡੀ ਮਰਜ਼ੀ ਹੈ। ਭਾਵੇਂ ਤੁਹਾਡਾ ਫੈਸਲਾ ਕੁੱਝ ਵੀ ਹੋਵੇ, ਇਸਨਾਲ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਮਿਲਣ ਵਾਲੀ ਦੇਖਭਾਲ ਉੱਤੇ ਅਸਰ ਨਹੀਂ ਪਵੇਗਾ। ਪਰ, ਜਿੰਨੇ ਵੱਧ ਲੋਕੀ ਇਸ ਵਿੱਚ ਭਾਗ ਲੈਣਗੇ, GenV ਉੱਨਾ ਹੀ ਵੱਧ ਉਪਯੋਗੀ ਬਣੇਗਾ।

10. ਕੀ ਮੈਂ ਬਾਅਦ ਵਿੱਚ ਆਪਣਾ ਮਨ ਬਦਲ ਸਕਦਾ/ਸਕਦੀ ਹਾਂ?

ਹਾਂ, ਤੁਸੀਂ ਕਿਸੇ ਵੀ ਸਮੇਂ ਆਪਣਾ ਮਨ ਬਦਲ ਸਕਦੇ/ਸਕਦੀ ਹੋ। ਬਸ ਸਾਨੂੰ ਫੋਨ ਜਾਂ ਈਮੇਲ ਕਰੋ ਜਾਂ GenV ਵੈੱਬਸਾਈਟ ਉੱਤੇ ਜਾਓ। ਤੁਹਾਡੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਫੈਸਲੇ ਦਾ ਕਾਰਨ ਸਾਨੂੰ ਦੱਸੋ।

- ਜੇ ਤੁਸੀਂ ਹੁਣ ਸਹਿਮਤੀ ਦਿੰਦੇ ਹੋ, ਤਾਂ ਤੁਸੀਂ ਬਾਅਦ ਵਿੱਚ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ। ਸਹਿਮਤੀ ਵਾਪਸ ਲੈਣ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।
- ਜੇ ਤੁਸੀਂ ਹੁਣ ਸਹਿਮਤੀ ਨਹੀਂ ਦਿੰਦੇ ਹੋ, ਤਾਂ ਤੁਸੀਂ GenV ਨਾਲ ਬਾਅਦ ਵਿੱਚ ਅੱਗੇ ਚੱਲਕੇ ਜੁੜ ਸਕਦੇ ਹੋ। ਪਰ, ਕੇਲ ਤੁਹਾਡੇ ਅਤੇ ਤੁਹਾਡੇ ਬੱਚੇ ਬਾਰੇ ਪਿੱਛਲੀ ਜਾਣਕਾਰੀ ਛੁੱਟ ਜਾਵੇਗੀ। GenV ਨਾਲ ਬਾਅਦ ਵਿੱਚ ਅੱਗੇ ਚੱਲਕੇ ਜੁੜਣ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।
- ਜਦੋਂ ਤੁਹਾਡਾ ਬੱਚਾ ਵੱਡਾ ਹੋ ਜਾਂਦਾ ਹੈ (ਕਰੀਬ 14 ਤੋਂ 18 ਸਾਲ ਦੀ ਉਮਰ), ਤਾਂ ਉਸ ਕੋਲ ਬਾਲਗ ਦੇ ਤੌਰ 'ਤੇ ਭਾਗ ਲੈਣਾ ਜਾਰੀ ਰੱਖਣ ਦਾ ਮੌਕਾ ਹੋਵੇਗਾ। GenV ਨਾਲ ਭਾਗੀਦਾਰੀ ਜਾਰੀ ਰੱਖਣ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।

11. ਕੀ GenV ਸਾਡੇ ਸਿਹਤ ਬਾਰੇ ਫੀਡਬੈਕ ਦਵੇਗੀ?

ਜਦੋਂ ਤੁਸੀਂ ਜਾਂ ਤੁਹਾਡਾ ਬੱਚਾ ਮੁਲਾਂਕਣ ਪੂਰਾ ਕਰਦਾ ਹੈ, ਤਾਂ GenV ਤੁਹਾਨੂੰ ਨਤੀਜਿਆਂ ਦੀ ਉਸ ਵੇਲੇ ਫੀਡਬੈਕ ਦੇ ਸਕਦਾ ਹੈ ਜੇ ਤੁਹਾਡੇ ਲਈ ਸਹਾਇਕ ਹੋ ਸਕਦੀ ਹੈ। ਹੋ ਸਕਦਾ ਹੈ ਕਿ ਇਹ ਛੋਟੀਆਂ ਰਿਪੋਰਟਾਂ ਇਹ ਦਰਸਾਉਣ ਕਿ ਸਭ ਕੁੱਝ ਠੀਕ ਚੱਲ ਰਿਹਾ ਹੈ ਜਾਂ ਇਹ ਕਿ ਜੇ ਕੋਈ ਚਿੰਤਾਵਾਂ ਹਨ ਤਾਂ ਤੁਹਾਨੂੰ ਕਿਸਨੂੰ ਵਿਖਾਉਣ ਦੀ ਲੋੜ ਹੈ। ਤੁਸੀਂ ਇਹ ਰਿਪੋਰਟਾਂ ਦੂਜਿਆਂ ਨਾਲ ਸਾਂਝੀਆਂ ਕਰ ਸਕਦੇ ਹੋ, ਜਿਵੇਂ ਕਿ ਆਪਣੇ ਡਾਕਟਰ ਨਾਲ।

ਉਸ ਵੇਲੇ ਫੀਡਬੈਕ ਦੇਣ ਤੋਂ ਇਲਾਵਾ, ਅਸੀਂ ਤੁਹਾਡੇ ਜਾਂ ਤੁਹਾਡੇ ਬੱਚੇ ਬਾਰੇ ਸਾਂਝੇ ਡਾਟਾ ਜਾਂ ਸੈਮਪਲਾਂ ਤੋਂ ਬਾਅਦ ਵਿੱਚ ਤਿਆਰ ਕੀਤੇ ਨਵੇਂ ਡਾਟਾ ਦੀ ਨਿੱਜੀ ਤੌਰ 'ਤੇ ਜਾਂਚ ਨਹੀਂ ਕਰਦੇ ਹਾਂ। ਇਸਦਾ ਇਹ ਮਤਲਬ ਹੈ ਕਿ GenV ਬਾਅਦ ਵਿੱਚ ਮਿਲਣ ਵਾਲੇ ਇਹ ਨਤੀਜੇ ਤੁਹਾਨੂੰ ਪ੍ਰਦਾਨ ਨਹੀਂ ਕਰਦਾ ਹੈ।

ਅਜਿਹਾ ਇਸਲਈ ਕਿਉਂਕਿ:

- ਖੋਜ ਟੈਸਟਾਂ (ਜਾਂਚਾਂ) ਨੂੰ ਆਮ-ਤੌਰ 'ਤੇ ਇਲਾਜ ਲਈ ਤਿਆਰ ਨਹੀਂ ਕੀਤਾ ਜਾਂਦਾ ਹੈ - ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਲਈ ਵੱਖਰੇ ਟੈਸਟਾਂ ਦੀ ਵਰਤੋਂ ਕਰਦੇ ਹਨ।
- ਖੋਜ ਵੱਖ-ਵੱਖ ਵਿਅਕਤੀਆਂ ਦੇ ਨਤੀਜਿਆਂ ਦੀ ਨਹੀਂ ਬਲਕਿ ਸਮੂਹ ਵਿੱਚ ਨਤੀਜਿਆਂ ਦੀ ਵਰਤੋਂ ਕਰਦੀ ਹੈ
- ਹੋ ਸਕਦਾ ਹੈ ਕਿ ਕਈ ਸਾਲ ਬਾਅਦ ਕੀਤੇ ਟੈਸਟ ਉਸ ਵੇਲੇ ਮਹਤਵਪੂਰਨ ਜਾਂ ਸਹੀ ਨਾ ਹੋਣ।

ਹੋ ਸਕਦਾ ਹੈ ਕਿ GenV ਤੁਹਾਨੂੰ ਆਪਣੇ ਨਾਲ ਨੈਤਿਕ ਤੌਰ 'ਤੇ ਮਨਜ਼ੂਰੀ ਪ੍ਰਾਪਤ ਕੰਮ ਕਰਨ ਵਾਲੇ ਅਧਿਐਨਾਂ ਵਿੱਚ ਭਵਿੱਖ ਵਿੱਚ ਭਾਗ ਲੈਣ ਦੇ ਮੌਕੇ ਦੀ ਪੇਸ਼ਕਸ਼ ਕਰੇ। ਇਹ ਸੰਭਵ ਹੈ ਕਿ ਉਹ ਵਾਧੂ ਫੀਡਬੈਕ ਦੇਣ। ਤੁਸੀਂ ਹਮੇਸ਼ਾ ਇਹ ਫੈਸਲਾ ਲੈ ਸਕਦੇ ਹੋ ਕਿ ਭਾਗ ਲੈਣਾ ਹੈ ਜਾਂ ਨਹੀਂ।

ਅਸੀਂ GenV ਦੇ ਖੋਜਕਰਤਾਵਾਂ ਨੂੰ ਵਧਾਵਾ ਦਿੰਦੇ ਹਾਂ ਕਿ ਉਹ ਵਿਆਪਕ ਤੌਰ 'ਤੇ ਖੋਜ ਦੇ ਨਤੀਜਿਆਂ ਦੀ ਸੂਚਨਾ ਦੇਣ - ਇਸ ਤਰੀਕੇ ਨਾਲ ਹੀ ਨਵਾਂ ਗਿਆਨ ਅਮਲ ਵਿੱਚ ਲਿਆਇਆ ਜਾਂਦਾ ਹੈ। GenV ਆਪਣੀ ਵੈੱਬਸਾਈਟ ਉੱਤੇ ਸਾਰ ਪ੍ਰਕਾਸ਼ਿਤ ਕਰੇਗਾ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹਾ ਕਰਨਾ ਮਾਪਿਆਂ ਲਈ ਮਦਦਗਾਰ ਹੈ। ਸਿਰਫ ਸਮੂਹ ਵਿੱਚ ਹੀ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ - ਵੱਖ-ਵੱਖ ਵਿਅਕਤੀਆਂ ਦੇ ਨਤੀਜਿਆਂ ਨੂੰ ਨਹੀਂ।

12. GenV ਨਾਲ ਜੁੜਣ ਦੇ ਕੀ ਖਤਰੇ ਹਨ?

GenV ਨਾਲ ਜੁੜਣ ਕਰਕੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜਾਂ ਤੁਹਾਡੇ ਬੱਚੇ ਨੂੰ ਮਿਲਣ ਵਾਲੀ ਸੰਭਾਲ ਉੱਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਹੈ। ਤੁਹਾਡੀ ਗੋਪਨੀਯਤਾ ਦੀ ਸੁਰੱਖਿਆ ਕਰਨ ਲਈ GenV ਦੇ ਸਖਤ ਅਤੇ ਸੁਰੱਖਿਅਤ ਸਿਸਟਮ ਹਨ। ਅਸੀਂ ਹੇਠਾਂ ਇਸਦਾ ਵੇਰਵਾ ਦਿੰਦੇ ਹਾਂ। ਇਸਦਾ ਇਹ ਮਤਲਬ ਹੈ ਕਿ ਡੇਟਾ ਗੋਪਨੀਯਤਾ ਦੀ ਉਲੰਘਣਾ ਹੋਣ ਦਾ ਖਤਰਾ ਬਹੁਤ ਘੱਟ ਹੈ।

ਅਸੀਂ ਸਮਝਦੇ ਹਾਂ ਕਿ GenV ਨਾਲ ਜੁੜਣ ਵਿੱਚ ਤੁਹਾਡੇ ਲਈ ਇਸ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡੇ ਵਰਗੇ ਮਾਪਿਆਂ ਦੇ ਭਰੋਸੇ ਕਰਕੇ ਕਈ ਖੋਜਾਂ ਹੋਈਆਂ ਹਨ ਜਿਨ੍ਹਾਂ ਨਾਲ ਲਾਗ ਅਤੇ ਕੈਂਸਰ ਵਰਗੇ ਖੇਤਰਾਂ ਵਿੱਚ ਵਰਤਮਾਨ ਵਿੱਚ ਬੱਚਿਆਂ ਅਤੇ ਬਾਲਗਾਂ ਦੀ ਮਦਦ ਹੁੰਦੀ ਹੈ। ਅਸੀਂ ਤੁਹਾਡੇ ਭਰੋਸੇ 'ਤੇ ਖਰੇ ਉਤਰਣ ਲਈ ਸਖਤ ਮਿਹਨਤ ਕਰਾਂਗੇ।

13. GenV ਸਾਡੀ ਜਾਣਕਾਰੀ ਦਾ ਧਿਆਨ ਕਿਵੇਂ ਰੱਖੇਗੀ?

ਸਾਡੇ ਡਾਟਾ ਸਿਸਟਮ ਰਿਪੇਸਿਟਰੀ ਹਨ ਜੋ GenV ਲਈ ਖਾਸ ਤੌਰ 'ਤੇ ਤਿਆਰ ਕੀਤੇ ਗਏ ਹਨ। ਉਨ੍ਹਾਂ ਲੋਕਾਂ ਲਈ GenV ਦੇ ਸਿਸਟਮਾਂ ਤਕ ਪਹੁੰਚ ਪ੍ਰਾਪਤ ਕਰਨੀ ਬੜੀ ਐੱਖੀ ਹੈ ਜਿਨ੍ਹਾਂ ਕੋਲ ਇਸਦਾ ਅਧਿਕਾਰ ਨਹੀਂ ਹੁੰਦਾ ਹੈ। ਅਜਿਹਾ ਕਰਨਾ ਗੈਰ-ਕਾਨੂੰਨੀ ਵੀ ਹੈ। ਅਸੀਂ ਸਾਰੀ ਜਾਣਕਾਰੀ ਸੁਰੱਖਿਅਤ ਪਰਿਵੇਸ਼ਾਂ ਵਿੱਚ ਸਾਂਭ ਕੇ ਰੱਖਦੇ ਹਾਂ ਅਤੇ ਨਿਯਮਿਤ ਤੌਰ 'ਤੇ ਸੁਰੱਖਿਆ ਲਈ ਜਾਂਚ ਕਰਦੇ ਹਾਂ। ਅਸੀਂ ਪਛਾਣ ਕਰਨ ਯੋਗ ਵੇਰਵੇ (ਜਿਵੇਂ ਨਾਮ) ਨੂੰ ਡੇਟਾ ਖੋਜਕਰਤਾਵਾਂ ਦੀ ਵਰਤੋਂ ਤੋਂ ਹਟਾ ਕੇ ਵੀ ਗੋਪਨੀਯਤਾ ਦੀ ਸੁਰੱਖਿਆ ਕਰਦੇ ਹਾਂ।

ਅਸੀਂ GenV ਦਾ ਸੰਚਾਲਨ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ (ਜਿਵੇਂ ਤੁਹਾਡਾ ਨਾਮ ਅਤੇ ਸੰਪਰਕ ਵੇਰਵਿਆਂ) ਦੀ ਵਰਤੋਂ ਕਰਦੇ ਹਾਂ। ਇਸ ਤਰੀਕੇ ਨਾਲ ਅਸੀਂ ਤੁਹਾਡੇ ਸੰਪਰਕ ਵਿੱਚ ਰਹਿੰਦੇ ਹਾਂ। ਨਾਲ ਹੀ, ਜਦੋਂ ਅਸੀਂ ਹੋਰ ਡੇਟਾਸੈਟਾਂ ਤਕ ਪਹੁੰਚ ਕਰਦੇ ਹਾਂ (ਸੈਕਸ਼ਨ 6),

ਤਾਂ ਇਸ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ ਕਿ ਅਸੀਂ ਸਹੀ ਵਿਅਕਤੀ ਨਾਲ ਮੇਲ ਕਰ ਰਹੇ ਹਾਂ। ਸਾਡੇ ਗੋਪਨੀਯਤਾ ਕਲੇਕਸ਼ਨ ਨੋਟਿਸ ਅਤੇ MCR1 ਦੀ ਗੋਪਨੀਯਤਾ ਨੀਤੀ ਵੇਖਣ ਲਈ www.genv.org.au/privacy 'ਤੇ ਜਾਓ। ਤੁਹਾਡੇ ਕੋਲ ਇਹ ਹੱਕ ਹੈ ਕਿ ਤੁਸੀਂ ਸਾਡੇ ਕੋਲ ਤੁਹਾਡੇ ਅਤੇ ਤੁਹਾਡੇ ਬੱਚੇ ਬਾਰੇ ਗੋਪਨੀਯਤਾ ਕਾਨੂੰਨਾਂ ਅਧੀਂ ਰੱਖੀ ਨਿੱਜੀ ਜਾਣਕਾਰੀ ਤਕ ਪਹੁੰਚ ਪ੍ਰਾਪਤ ਕਰੋ ਅਤੇ ਇਸਦੀ ਸੇਧ ਕਰੋ। ਤੁਸੀਂ GenV ਨਾਲ ਸੰਪਰਕ ਕਰਕੇ ਅਜਿਹਾ ਕਰ ਸਕਦੇ ਹੋ।

ਜਦੋਂ ਤਕ ਕਿ ਤੁਸੀਂ ਇਸਨੂੰ ਹਟਾਉਣ ਲਈ ਸਾਨੂੰ ਨਹੀਂ ਕਹਿੰਦੇ ਹੋ, ਅਸੀਂ ਤੁਹਾਡੇ ਅਤੇ ਤੁਹਾਡੇ ਬੱਚੇ ਦੇ ਡਾਟਾ ਨੂੰ ਹਮੇਸ਼ਾ ਲਈ ਆਪਣੇ ਕੋਲ ਸਾਂਭ ਕੇ ਰੱਖਾਂਗੇ। ਇਸਦਾ ਇਹ ਮਤਲਬ ਹੈ ਕਿ GenV ਕਈ ਸਾਲਾਂ ਤਕ ਨਵੀਆਂ ਖੋਜਾਂ ਦਾ ਸਮਰਥਨ ਕਰ ਸਕਦਾ ਹੈ।

Murdoch Children's Research Institute (MCR1) ਉੱਤੇ ਆਸਟ੍ਰੇਲੀਆਈ ਅਤੇ ਵਿਕਟੋਰੀਆਈ ਗੋਪਨੀਯਤਾ ਕਾਨੂੰਨ ਲਾਗੂ ਹੁੰਦੇ ਹਨ। ਇਹ ਆਪਣੀ ਡੇਟਾ ਸਿਕਯੋਰਿਟੀ, ਆਈ.ਟੀ. ਸਿਸਟਮ, ਪ੍ਰਕਿਰਿਆਵਾਂ ਅਤੇ ਨੀਤੀਆਂ ਨਿਯਮਿਤ ਤੌਰ 'ਤੇ ਅਪਡੇਟ ਕਰਦੀ ਹੈ। ਖੋਜ ਦੇ ਉਦੇਸ਼ਾਂ ਲਈ, GenV ਦੇ ਖੋਜ ਡੇਟਾ ਨੂੰ ਦੂਜਿਆਂ ਅਧਿਕਾਰਤ ਏਜੰਸੀਆਂ ਦੇ ਸਿਸਟਮਾਂ ਵਿੱਚ ਵੀ ਰੱਖਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਵਿੱਚ ਸਮਾਨ ਪੱਧਰ ਦੀ ਸਿਕਯੋਰਿਟੀ ਅਤੇ ਗੋਪਨੀਯਤਾ ਹੋਵੇ।

GenV ਦੀ ਡੇਟਾ ਸਿਕਯੋਰਿਟੀ ਬਾਰੇ ਹੋਰ ਜਾਣਕਾਰੀ [ਇੱਥੇ](#) ਪੜ੍ਹੋ ਅਤੇ ਤੁਹਾਡੀ ਨਿੱਜੀ ਜਾਣਕਾਰੀ ਦਾ ਪ੍ਰਬੰਧ ਕਰਨ ਬਾਰੇ ਹੋਰ ਜਾਣਕਾਰੀ [ਇੱਥੇ](#) ਪੜ੍ਹੋ।

GenV ਲੋਕੇਸ਼ਨ, ਤਸਵੀਰਾਂ ਜਾਂ ਜੈਨੇਟਿਕ ਡਾਟਾ ਵਰਗੀ ਕੁੱਝ ਅਜਿਹੀ ਜਾਣਕਾਰੀ ਲਈ ਅਤਿਰਿਕਤ ਸਾਵਧਾਨੀ ਵਰਤਦੀ ਹੈ ਜਿਨ੍ਹਾਂ ਨਾਲ ਸ਼ਾਇਦ ਇਹ ਸੰਕੇਤ ਮਿਲ ਸਕੇ ਕਿ GenV ਦਾ ਭਾਗ ਕੌਣ ਹੈ। GenV ਦੀਆਂ ਸਾਵਧਾਨੀਆਂ ਬਾਰੇ ਵਧੇਰੀ ਜਾਣਕਾਰੀ [ਇੱਥੇ](#) ਪੜ੍ਹੋ।

14. ਖੋਜਕਰਤਾ ਸਾਡੇ ਡਾਟਾ ਦੀ ਵਰਤੋਂ ਕਿਵੇਂ ਕਰਦੇ ਹਨ?

GenV ਦੇ ਡਾਟਾ ਦੀ ਵਰਤੋਂ ਸਿਰਫ ਨੈਤਿਕ ਤੌਰ 'ਤੇ ਮਨਜ਼ੂਰੀ ਪ੍ਰਾਪਤ ਖੋਜ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਬੱਚਿਆਂ ਅਤੇ ਬਾਲਗਾਂ ਲਈ ਸਿਹਤ, ਵਿਕਾਸ ਜਾਂ ਭਲਾਈ ਵਿੱਚ ਸੁਧਾਰ ਕੀਤਾ ਜਾ ਸਕੇ। ਸਮੇਂ ਦੇ ਨਾਲ-ਨਾਲ, ਖੋਜਕਰਤਾ ਨਵੇਂ ਅਤੇ ਮਹਤਵਪੂਰਣ ਸਵਾਲਾਂ ਦਾ ਜਵਾਬ ਦੇਣ ਲਈ ਕਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੇ ਹਨ। ਇਸਲਈ, ਤੁਹਾਡੀ ਜਾਣਕਾਰੀ ਦੀ ਮਾਨਤਾ ਕਈ ਸਾਲਾਂ ਤਕ ਵੱਧਦੀ ਰਹੇਗੀ। GenV ਦੇ ਸਾਰੇ ਡਾਟਾ ਦੀ ਵਰਤੋਂ ਗੋਪਨੀਯ ਤਰੀਕੇ ਨਾਲ ਕੀਤੀ ਜਾਂਦੀ ਹੈ। ਸੁਰੱਖਿਆ ਅਤੇ ਇਸ ਗੱਲ ਨੂੰ ਲੈ ਕੇ ਕਿ GenV ਦੇ ਡਾਟਾ ਦੀ ਵਰਤੋਂ ਕੌਣ ਕਰ ਸਕਦਾ ਹੈ, ਇਸਦੇ ਸਖਤ ਨਿਯਮ ਹਨ।

ਵਰਤੋਂ ਲਈ ਮਨਜ਼ੂਰੀ ਹੇਠਾਂ ਦਿੱਤੀਆਂ ਚੀਜ਼ਾਂ ਉੱਤੇ ਅਧਾਰਤ ਹੈ:

- ਖੋਜ ਦਾ ਉਦੇਸ਼ ਸਿਹਤ, ਵਿਕਾਸ ਜਾਂ ਭਲਾਈ ਵਿੱਚ ਸੁਧਾਰ ਕਰਨਾ ਹੈ
- ਡਾਟਾ ਦੇ ਪ੍ਰਸਤਾਵਿਤ ਉਦੇਸ਼ ਨੂੰ ਨੈਤਿਕ ਮਨਜ਼ੂਰੀ ਪ੍ਰਾਪਤ ਹੈ
- GenV ਬਿਨੈਕਾਰ ਅਤੇ ਸੰਸਥਾ ਜਾਂ ਸੰਗਠਨ ਦੀ ਸੁਰੱਖਿਅਤ ਅਤੇ ਕਾਬਲੀਅਤ ਦਾ ਮੁਲਾਂਕਣ ਕਰਦੀ ਹੈ
- ਵੇਰਵਿਆਂ ਦੀ ਪਛਾਣ ਕੀਤੇ ਬਿਨਾਂ ਸੈਮਪਲਾਂ ਜਾਂ ਡਾਟਾ ਦੀ ਵਰਤੋਂ ਕੀਤੀ ਜਾਂਦੀ ਹੈ - ਇਸਲਈ ਡਾਟਾ ਦੇ ਉਪਭੋਗਤਾਵਾਂ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਇਨ੍ਹਾਂ ਦਾ ਸਬੰਧ ਤੁਹਾਡੇ ਨਾਲ ਹੈ।
- ਉਪਯੋਗਕਰਤਾ ਵਰਤੋਂ ਦੀਆਂ ਸ਼ਰਤਾਂ ਲਈ ਸਹਿਮਤੀ ਦਿੰਦੇ ਹਨ। ਮਨਜ਼ੂਰੀ ਬਾਰੇ ਹੋਰ ਜਾਣਕਾਰੀ [ਇੱਥੇ](#) ਪੜ੍ਹੋ।

GenV ਦੀ ਟੀਮ ਤੁਹਾਡੇ ਡਾਟਾ ਦੀ ਵਰਤੋਂ ਦੀ ਪ੍ਰਗਤੀ ਅਤੇ ਕੁਆਲਿਟੀ ਦੀ ਜਾਂਚ ਕਰਨ ਅਤੇ ਡੇਟਾ ਸੈੱਟਾਂ ਦਾ ਪਰੀਖਣ ਕਰਨ ਲਈ ਵੀ ਕਰਦੀ ਹੈ। ਕੁੱਝ ਡਾਟਾ ਅਤੇ ਸੈਮਪਲਾਂ ਦਾ ਵਿਸ਼ਲੇਸ਼ਣ ਸਿਰਫ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਖਾਸ ਪ੍ਰਯੋਗਸ਼ਾਲਾਵਾਂ ਵਿੱਚ ਹੀ ਕੀਤਾ ਜਾ ਸਕਦਾ ਹੈ। ਖੋਜ ਵਿੱਚ ਅਜਿਹਾ ਕਰਨਾ ਆਮ ਹੈ ਅਤੇ ਇਸਨਾਲ ਮਹਤਵਪੂਰਣ ਖੋਜਾਂ ਹੋਈਆਂ ਹਨ। ਕਦੇ-ਕਦਾਈਂ ਇਨ੍ਹਾਂ ਦੀ ਵਰਤੋਂ ਆਸਟ੍ਰੇਲੀਆ ਤੋਂ ਬਾਹਰ ਦੇਸ਼ਾਂ ਵਿੱਚ ਕਾਨੂੰਨ ਦੁਆਰਾ ਸੁਰੱਖਿਅਤ ਹੁੰਦੀ ਹੈ। ਅਜਿਹਾ ਸਖਤ ਦਿਸ਼ਾ-ਨਿਰਦੇਸ਼ਾਂ ਅਤੇ ਮਨਜ਼ੂਰੀ ਲਈ ਉੱਤੇ ਦਿੱਤੇ ਸਮਾਨ ਨਿਯਮਾਂ ਅਧੀਨ ਹੁੰਦਾ ਹੈ।

ਜਦੋਂ ਖੋਜਕਰਤਾ ਡਾਟਾ ਨਾਲ ਕੰਮ ਕਰਦੇ ਹਨ, ਤਾਂ ਉਹ ਅਕਸਰ ਪ੍ਰਯੋਗਸ਼ਾਲਾਵਾਂ ਦੀਆਂ ਜਾਂਚਾਂ ਤੋਂ, ਜਾਂ ਨਵੇਂ ਤਰੀਕਿਆਂ ਨਾਲ ਡਾਟਾ ਦਾ ਮੇਲਜੋਲ ਕਰਕੇ ਨਵੇਂ ਡਾਟਾ ਦਾ ਨਿਰਮਾਣ ਕਰਦੇ ਹਨ। ਇਸਨੂੰ GenV ਵਿੱਚ ਦੁਬਾਰਾ ਸ਼ਾਮਲ ਕੀਤਾ ਜਾਂਦਾ ਹੈ। ਇਸਨਾਲ ਸਿਹਤ ਵਿੱਚ ਸੁਧਾਰ ਕਰਨ ਲਈ ਹੋਰ ਮੌਕੇ ਤਿਆਰ ਹੁੰਦੇ ਹਨ।

ਵਪਾਰਕ ਕੰਪਨੀਆਂ ਸਿਹਤ, ਵਿਕਾਸ ਜਾਂ ਕਲਿਆਣ ਵਿੱਚ ਸੁਧਾਰ ਕਰਨ ਲਈ ਖੋਜ ਲਈ GenV ਦੇ ਡੇਟਾ ਦੀ ਵਰਤੋਂ ਕਰਨ ਲਈ ਬਿਨਤੀ ਕਰ ਸਕਦੀਆਂ ਹਨ। ਉਨ੍ਹਾਂ ਲਈ ਲਾਜ਼ਮੀ ਹੈ ਕਿ ਉਹ ਮਨਜ਼ੂਰੀ ਦੇ ਸਮਾਨ ਨਿਯਮਾਂ ਨੂੰ ਪੂਰਾ ਕਰਨ।

ਹੋ ਸਕਦਾ ਹੈ ਕਿ GenV ਵਿੱਚ ਭਾਗ ਲੈਣ ਵਾਲੇ ਕੁੱਝ ਲੋਕ ਨਵੇਂ ਤਰੀਕਿਆਂ ਦੀ ਜਾਂਚ ਕਰਨ ਵਾਲੇ ਖੋਜ ਟ੍ਰਾਇਲ (ਅਜ਼ਮਾਇਸ਼ਾਂ) ਨਾਲ ਜੁੜੇ ਹੋਣ। ਸਾਰੇ ਟ੍ਰਾਇਲਾਂ ਨੂੰ ਨੈਤਿਕ ਮਨਜ਼ੂਰੀ ਦੀ ਲੋੜ ਹੁੰਦੀ ਹੈ। ਨਵੇਂ ਤਰੀਕੇ ਦੀ ਪੇਸ਼ਕਸ਼ ਕਿਸਨੂੰ ਕੀਤੀ ਜਾਂਦੀ ਹੈ, ਇਸਦੀ ਚੋਣ ਆਮ ਤੌਰ 'ਤੇ ਬੇਤਰਤੀਬ ਢੰਗ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਸਿੱਕਾ ਉੱਛਾਲ ਕੇ ਟਾਸ ਕਰਨੀ। ਕੁੱਝ ਟ੍ਰਾਇਲਾਂ ਵਿੱਚ, ਸਿਰਫ ਉਨ੍ਹਾਂ ਲੋਕਾਂ ਨੂੰ ਭਾਗ ਲੈਣ ਲਈ ਸੰਪਰਕ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਨਵੇਂ ਤਰੀਕੇ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। GenV ਦੇ ਡਾਟਾ ਦੀ ਵਰਤੋਂ ਉਨ੍ਹਾਂ ਲੋਕਾਂ ਦੇ ਨਤੀਜਿਆਂ ਦੀ ਤੁਲਨਾ ਕਰਨ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਨਵੇਂ ਤਰੀਕੇ ਸ਼ਾਇਦ ਮਿਲਣ ਜਾਂ ਨਾ ਮਿਲਣ। GenV ਵਿੱਚ ਭਾਗ ਲੈਣ ਵਾਲੇ ਲੋਕ ਵੀ ਸਿਰ 'ਤੇ ਲਗੀਆਂ ਸੱਟਾਂ ਜਾਂ ਸੁਨਣ ਦੀ ਸ਼ਕਤੀ ਦੇ ਗੁਆਚ ਜਾਣ ਵਰਗੇ ਖਾਸ ਮਾਮਲਿਆਂ ਬਾਰੇ ਅਧਿਐਨ ਜਾਂ ਰਜਿਸਟ੍ਰੀਆਂ ਵਿੱਚ ਨਾਲ ਵੀ ਜੁੜ ਸਕਦੇ ਹਨ। ਟ੍ਰਾਇਲ ਜਾਂ ਅਧਿਐਨ ਨੈਤਿਕ ਮਨਜ਼ੂਰੀ ਨਾਲ GenV ਨਾਲ ਡਾਟਾ ਸਾਂਝਾ ਕਰਨ ਲਈ ਤੁਹਾਡੀ ਸਹਿਮਤੀ ਦੀ ਮੰਗ ਕਰ ਸਕਦੇ ਹਨ। ਅਸੀਂ ਇਸਦਾ ਸਮਰਥਨ ਕਰਦੇ ਹਾਂ।

15. ਕੋਈ ਹੋਰ ਸਵਾਲ? ਕੋਈ ਚਿੰਤਾਵਾਂ?

GenV [ਵੈੱਬਸਾਈਟ](#) ਵਿੱਚ ਕਈ ਸਵਾਲਾਂ ਦੇ ਜਵਾਬ ਹਨ। ਇਸ ਵਿੱਚ ਜਾਣਕਾਰੀ ਦਾ ਬਿਆਨ ਵੀ ਹੈ।

GenV ਦੇ ਕਿਸੇ ਸਦੱਸ ਨਾਲ ਸੰਪਰਕ ਕਰਨ ਲਈ, ਕ੍ਰਿਪਾ ਕਰਕੇ 1800 436 888 ਤੇ ਫੋਨ ਕਰੋ, genv@mcri.edu.au ਤੇ ਈਮੇਲ ਕਰੋ ਜਾਂ [ਵੈੱਬਸਾਈਟ](#) ਰਾਹੀਂ ਸਾਡੇ ਨਾਲ ਸੰਪਰਕ ਕਰੋ। ਤੁਸੀਂ ਕਿਸੇ ਚਿੰਤਾਵਾਂ ਜਾਂ ਸ਼ਿਕਾਇਤਾਂ ਬਾਰੇ, ਇਸ ਬਾਰੇ ਕਿ ਇਸਦਾ ਆਯੋਜਨ ਕਿਵੇਂ ਕੀਤਾ ਜਾਂਦਾ ਹੈ, ਜਾਂ ਇੱਕ ਭਾਗੀਦਾਰ ਦੇ ਤੌਰ 'ਤੇ ਆਪਣੇ ਜਾਂ ਆਪਣੇ ਬੱਚੇ ਦੇ ਹੱਕਾਂ ਬਾਰੇ ਪ੍ਰਾਜੈਕਟ ਤੋਂ ਸੁਤੰਤਰ ਕਿਸੇ ਵਿਅਕਤੀ ਨਾਲ ਵੀ ਗੱਲਬਾਤ ਕਰ ਸਕਦੇ ਹੋ। ਕ੍ਰਿਪਾ ਕਰਕੇ ਮੈਲਬਰਨ ਦੇ Royal Children ਹਸਪਤਾਲ ਦੇ Research Development & Ethics ਦੇ ਡਾਇਰੈਕਟਰ ਨਾਲ (03) 9345 6924 ਜਾਂ rch.ethics@rch.org.au ਤੇ ਸੰਪਰਕ ਕਰੋ।

**GenV ਵਿੱਚ ਭਾਗ ਲੈਣ ਬਾਰੇ ਵਿਚਾਰ ਕਰਨ ਲਈ ਤੁਹਾਡਾ ਧੰਨਵਾਦ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ GenV ਨਾਲ ਇਸ ਸਫਰ ਵਿੱਚ ਸ਼ਾਮਲ ਹੋਵੋਗੇ।**